

ਖਿੜਕੀਆਂ ਨੂੰ ਸਾਫ਼ ਕਰਦੇ ਸਮੇਂ ਸੁਰੱਖਿਆ ਨੂੰ ਪਹਿਲ ਦਿਓ

ਬਾਹਰ ਵੱਲ ਮੂੰਹ ਵਾਲੀਆਂ ਖਿੜਕੀਆਂ ਨੂੰ ਸਾਫ਼ ਕਰਨਾ ਖ਼ਤਰਨਾਕ ਹੋ ਸਕਦਾ ਹੈ। ਆਪਣੇ ਸਰੀਰ ਨੂੰ ਖਿੜਕੀ ਤੋਂ ਬਾਹਰ ਨਾ ਕੱਢੋ ਜਾਂ ਖਿੜਕੀ ਦੀ ਗਰਿੱਲ ਤੇ ਭਾਰ ਨਾ ਦਿਉ। ਖਿੜਕੀ ਦੀ ਗਰਿੱਲ ਨੂੰ ਤਾਲਾਬੰਦ ਰੱਖੋ ਅਤੇ ਸਫ਼ਾਈ ਕਰਦੇ ਸਮੇਂ ਸਿਰਫ਼ ਆਪਣੀ ਬਾਂਹ ਨੂੰ ਖਿੜਕੀਆਂ ਤੋਂ ਬਾਹਰ ਕੱਢੋ। ਗਰਿੱਲ ਤੋਂ ਬਿਨਾਂ ਖਿੜਕੀ ਨੂੰ ਸਾਫ਼ ਕਰਨ ਲਈ ਫਰਸ਼ ਤੋਂ ਉੱਚੇ ਖੜ੍ਹੇ ਹੋਣਾ ਵੀ ਜੋਖਮ ਭਰਿਆ ਹੈ। ਤੁਹਾਨੂੰ ਫਰਸ਼ 'ਤੇ ਖੜ੍ਹੇ ਹੋਣਾ ਚਾਹੀਦਾ ਹੈ ਅਤੇ ਲੰਬੇ ਹੈਂਡਲ ਨਾਲ ਟੂਲ ਦੀ ਵਰਤੋਂ ਕਰਨੀ ਚਾਹੀਦੀ ਹੈ। ਸਭ ਤੋਂ ਵੱਡੀ ਸੁਰੱਖਿਆ ਲਈ, ਜੇਕਰ ਵਿਹਾਰਕ ਹੋਵੇ ਤਾਂ ਹਮੇਸ਼ਾ ਖਿੜਕੀ ਉੱਤੇ ਗਰਿੱਲ ਲਗਾਓ। ਯਾਦ ਰੱਖੋ, ਖਿੜਕੀਆਂ ਨੂੰ ਸਾਫ਼ ਕਰਦੇ ਸਮੇਂ ਸੁਰੱਖਿਆ ਨੂੰ ਪਹਿਲ ਦਿਓ।